


ਆਪਣੇ ਅੱਗ ਤੋਂ ਬਚਣ ਦੀ ਯੋਜਨਾ ਬਣਾਓ

ਜੇ ਤੁਹਾਡੇ ਘਰ ਵਿੱਚ ਅੱਗ ਲੱਗ ਜਾਂਦੀ ਹੈ, ਤਾਂ ਤੁਹਾਡੀ ਬਚ ਨਿਕਲਣ ਦੀ ਯੋਜਨਾ ਬਣਾਉਣ ਵਿੱਚ ਬਹੁਤ ਦੇਰ ਹੋ ਚੁੱਕੀ ਹੈ। ਇਹ ਯੋਜਨਾ ਬਣਾਉਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ ਕਿ ਤੁਸੀਂ ਬਾਹਰ ਕਿਵੇਂ ਨਿਕਲੋਗੇ।



ਕਦਮ 1

ਕਾਰਜ ਦੇ ਇੱਕ ਟੁਕੜੇ 'ਤੇ ਆਪਣੇ ਘਰ ਦਾ ਨਕਸ਼ਾ ਬਣਾਓ।
ਹਰ ਕਮਰੇ ਵਿੱਚੋਂ ਬਾਹਰ ਨਿਕਲਣ ਲਈ ਦੋ ਤਰੀਕੇ ਵਾਹੁਣ ਦੀ ਕੋਸ਼ਿਸ਼ ਕਰੋ।



ਕਦਮ 2

ਯੋਜਨਾ ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਹਰ ਕੋਈ ਇਸ ਨੂੰ ਵੇਖ ਸਕੇ।
ਜਿਵੇਂ ਕਿ ਫਰਿੱਜ।



ਕਦਮ 3

ਮਿਲਣ ਲਈ ਕਿਸੇ ਸੁਰੱਖਿਅਤ ਜਗ੍ਹਾ ਦੀ ਚੋਣ ਕਰੋ ਜੋ ਘਰ ਤੋਂ ਬਾਹਰ ਹੋਵੇ।
ਜੇ ਅੱਗ ਲੱਗ ਜਾਂਦੀ ਹੈ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਡਾ ਪਰਿਵਾਰ ਇਕੱਠਾ ਹੋਵੇਗਾ।



ਕਦਮ 4

ਆਪਣੀ ਯੋਜਨਾ ਦਾ ਅਭਿਆਸ ਕਰੋ।
ਵੱਖ-ਵੱਖ ਸਥਿਤੀਆਂ ਵਿੱਚ ਜਿਵੇਂ ਕਿ ਰਾਤ ਨੂੰ ਬੱਤੀਆਂ ਬੰਦ ਕਰਕੇ ਇਸ ਦਾ ਅਭਿਆਸ ਕਰੋ।
ਧੁੰਦ ਤੋਂ ਬਚਣ ਲਈ ਰਿੜ੍ਹਨਾ ਯਾਦ ਰੱਖੋ।



ਕਦਮ 5

ਯਕੀਨੀ ਬਣਾਓ ਕਿ ਤੁਹਾਡੇ ਧੁੰਦ ਵਾਲੇ ਅਲਾਰਮ ਕੰਮ ਕਰਦੇ ਹੋਣ।
ਇਹਨਾਂ ਨੂੰ ਯੂੜ-ਮਿੱਟੀ ਅਤੇ ਕੀੜਿਆਂ ਤੋਂ ਸਾਫ਼ ਰੱਖੋ।
ਕੁਈਨਜ਼ਲੈਂਡ ਦੇ ਸਮੇਕ ਅਲਾਰਮ ਕਾਨੂੰਨਾਂ ਬਾਰੇ ਜਾਣੋ qld.gov.au/smokealarms